

#### IOL CHEMICALS AND PHARMACEUTICALS LIMITED

IOLCP/CGC/2020

Date: 10<sup>th</sup> October 2020

National Stock Exchange of India Ltd.

Exchange Plaza, Plot no. C/1, G Block, Bandra-Kurla Complex, Bandra (E), Mumbai - 400 051

**Security Symbol: IOLCP** 

**BSE** Limited,

Pheroze Jeejeebhoy Tower,

Dalal Street,

Mumbai- 400 001

Security Code: 524164

Sub. Copy of Notice published in newspapers regarding loss of Share Certificates

Dear Sir,

Pursuant to Regulation 47 and other applicable provisions of the SEBI (Listing Obligations and Disclosure Requirements) Regulations, 2015, we are enclosing herewith copy of notice regarding loss of Share Certificates published in 'Economic Times' and 'Punjabi Jagran' on 10<sup>th</sup> October 2020.

This is for your information please.

Thanking You,

Yours faithfully,

For IOL Chemicals and Pharmaceuticals Limited

Abhay Raj Singh

**AVP & Company Secretary** 

Head Office: 85, Industrial Area 'A', Ludhiana. 141 003 (Pb.) India CIN - L24116PB1986PLC007030

Ph.: +91-161-2225531-35 Fax: +91-161-2226929, 2608784 email: contact@iolcp.com Website: iolcp.com

Regd. Office: Trident Complex, Raikot Road, Barnala - 148 101 (Pb.) India

Works: Village Fatehgarh Channa, Mansa Road (Trident Complex) District - Barnala, 148101 State - Punjab, INDIA.

Ph.: +91-1679 -285285-86, Fax: +91-1679-285292

re," he said at a press briefing.

Joshi said that the mines have witnessed fierce competition and companies have offered great premiums. The highest premium remained at 66.75% whereas the average premium remained at 29%. The maximum revenue is expected to be earned by the Jharkhand government, which moved the Supreme Court against holding of the coal mines auction by the Central government. The Jharkhand government will garner Rs 2,690 crore every year, Madhya Pradesh government Rs 1,724 crore, Odisha Rs 1,059 crore and Maharashtra Rs 321 crore, Joshi told mediapersons on the last day of coal block auctions. The Chhattisgarh government is likely to get Rs 842 crore revenue. He said that almost 65% bidders were from the 'non-end user' category like real estate, infrastructure, pharma, which is a positive sentiment shared by the industry after removal of end-use criteria from the bidding process.

ars from 2021-22 to 2025-26 to President Ram Nath Kovind on Monday, according to an official statement.

The report titled 'Finance Commission in Covid Times', contained four volumes each pertaining to an area of the terms of reference of the FC, the statement said.

While volumes one and two contained the main report regarding the vertical and horizontal tax devolution and grants to local bodies and disaster management, volumes three and four were dedicated to the

central and state governments respectively, it said.

Beyond its traditional mandate of recommending a tax devolution formula, the 15th FC was given the addifunding defence and internal security and how such a mechanism could be operationalised.

With regard to the states, the 15th FC was tasked with recommending a set of performance-linked incentives in the areas of power, adoption of direct benefit transfer and solid waste among management others.

A copy of the report will be presented to Prime Minister Narendra Modi and finance minister Nirmala this Sitharaman later month and will be made

for the report on October 30, which included extensive consultations with the Union, state and local governments at different tiers, its advisory committees, members of previous FCs and various domain experts.

After the Centre had accepted the commission's interim report for the current fiscal in January this year, the FC had to re-calibrate its assumptions and projections for the economy on account of the Covid-19 pandemic that hit India around February.

(after tax) ai Income (afti **Equity Shar** 

Rs 10/-)

Earnings Pr continuing

- Basic & [

Note: Th under Re the Qua www.bs www.sh

Date

Place

REGD

**ETascent** 

ADVERTORIAL AND PROMOTIONAL FEATURE

## Advertisement No. 95/2020

Government of India Public Enterprises Selection Board invites applications for the post of

#### CHAIRMAN & MANAGING DIRECTOR IN

**HMT Limited** 

Last date of receipt of applications in PESB is by 15.00 hours on 7th January, 2021.

For details login to website http://www.pesb.gov.in

## **101 Chemicals and Pharmaceuticals Limited**

Regd. Office : Village & Post Office - Handiaya, Fatehgarh Chhanna Road, Tehsil & District - Barnala-148107, Punjab

CIN: L24116PB1986PLC007030 www.iolcp.com

Ph. +91-1679- 284288, Fax: +91-1679- 285292, E-mail: contact@iolcp.com NOTICE

Notice is hereby given that the share certificate of following shareholder is reported lost/misplaced.

Name of shareholder Folio No. No. of shares Certificate No. Distinctive No. 2663501-2663600 11586 100 Mukesh Jayantilal Mehfa | 10051

If no claim is received within 7 Days from the date of publication of this notice, the Company will proceed to issue duplicate share certificate in lieu thereof.

For IOL Chemicals and Pharmaceuticals Limited Sd/

Abhay Raj Singh **AVP & Company Secretary** 

Place : Ludhiana Dated: 9" November 2020

thes eartly to the fact es. Analysts attributed tions to large IT companito ontsomce their operathat some are looking cut costs have meant of savom insupasdus Covid-19 outbreak and ing out these shares, without disclohigh net-worth individuals are buyleading industrial houses and a few Menon said family offices of India's

an Esop liquidity programme." wealth creation opportunity through last many months with a meaningful that has worked relentlessly over the musurg, we want to reward out to

to cash out are expected ple employees -igils to 204

**CHISCIEL** 6-L\$4110M SPIERS то биу баск

ADDIMS **NUMBERWISE** 

cases, the dehe said. In most und the globe," ces from aroin best practiand bringing practices

由衛



# ਾਵਾਜ਼ ਦਬਾਓਗੇ ਤਾਂ ਬੰਦੂਕ ਚੁੱਕਣਗੇ ਨੌਜਵਾਨ

ਨਵਾਜ਼, ਜੰਮੂ

ਾਨਾ ਚੁੱਕਣ ਦੇ ਬਿਆਨ ਤੋਂ ਉੱਠਿਆ ਜੀ ਤੂਫ਼ਾਨ ਹਾਲੇ ਸ਼ਾਂਤ ਵੀ ਨਹੀਂ ਸੀ ਕਿ

ਾ ਸੀ ਕਿ ਪੀ ਦੀ ਮਹਿਬੂਬਾ ਤੀ ਨੇ ਰਨੂੰ ਇਕ ਵਿਵਾਦ ਸ਼ਰ ਦਿੱਤਾ।



ਬਾ ਨੇ ਕਿਹਾ ਕਿ ਜ਼ਮੀਨ ਦਾ ਅਧਿਕਾਰ ਤੁਆ ਗਿਆ ਹੈ। ਰੁਜ਼ਗਾਰ ਨਹੀਂ ਹੈ। ਕੋਈ ਬੋਲੇ ਤਾਂ ਗ੍ਰਿਫ਼ਤਾਰੀ ਦਾ ਡਰ ਹੈ। ਨ ਆਪਣੇ ਦਿਲ ਦੀ ਗੱਲ ਨਹੀਂ ਕਹਿ ਹੈ। ਭਾਜਪਾ ਲੋਕਾਂ ਦੀ ਆਵਾਜ਼ ਦਬਾ ।ਨੌਜਵਾਨ ਸੋਚਦਾ ਹੈ ਕਿ ਉਸ ਕੋਲ ਦੋ ਤੁਲ ਹਨ, ਜੇਲ੍ਹ ਜਾਣ ਜਾਂ ਬੰਦੂਕ ਚੁੱਕਣ। ਲਈ ਉਹ ਸੋਚਦਾ ਹੈ ਕਿ ਬੰਦੂਕ ਹੀ ਚੁੱਕ ਹਾਂ ਤੇ ਮਰ ਜਾਵਾਂਗਾ। ਇਸੇ ਕਾਰਨ

#### ਨਵਾਂ ਵਿਵਾਦ

- ਵਾਦੀ 'ਚ ਅੱਤਵਾਦ ਨੂੰ ਸਹੀ ਠਹਿਰਾਉਣ ਦੀ ਕੀਤੀ ਕੋਸ਼ਿਸ਼
- ਕੁਝ ਦਿਨ ਪਹਿਲਾਂ ਵੀ ਤਿਰੰਗੇ ਬਾਰੇ ਦਿੱਤਾ ਸੀ ਵਿਵਾਦਤ ਬਿਆਨ

ਰੋਜ਼ਾਨਾ 10-15 ਮੁੰਡੇ ਅੱਤਵਾਦੀ ਬਣ ਰਹੇ ਹਨ। ਮਹਿਬੂਬਾ ਜੰਮੂ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਮਹਿਬੂਬਾ ਮੁਫ਼ਤੀ ਨੇ ਇਕ ਤਰ੍ਹਾਂ ਨਾਲ ਸਥਾਨਕ ਨੌਜਵਾਨਾਂ ਨੂੰ ਅੱਤਵਾਦੀ ਬਣਨ ਲਈ ਉਕਸਾਉਂਦੇ ਹੋਏ ਅੱਤਵਾਦ ਨੂੰ ਸਹੀ ਠਹਿਰਾਉਣ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਇਸ ਬਿਆਨ 'ਤੇ ਹੰਗਾਮਾ ਸ਼ੁਰੂ ਹੋ ਚੁੱਕਾ ਹੈ। ਇਹ ਪਹਿਲਾ ਮੌਕਾ ਨਹੀਂ ਹੈ, ਤੜਕਾਊ ਬਿਆਨਬਾਜ਼ੀ ਤੇ ਮਹਿਬੂਬਾ ਮੁਫ਼ਤੀ, ਦੋਵੇਂ ਹੀ ਜੰਮੂ-ਕਾਜ਼ਮੀਰ ਦੀ ਸਿਆਸਤ 'ਚ ਇਕ-ਦੂਜੇ ਦੇ ਪੂਰਕ ਹਨ।

## ਪਹਿਲਾਂ ਵੀ ਦੇ ਚੁੱਕੀ ਹੈ ਵਿਵਾਦਤ ਬਿਆਨ

1996 ਤੋਂ ਜੰਮੂ-ਕਸ਼ਮੀਰ ਦੀ ਸਿਆਸਤ 'ਚ ਸਰਗਰਮ ਮਹਿਬੂਬਾ ਸ਼ੁਰੂ ਤੋਂ ਹੀ ਆਪਣੀ ਭੜਕਾਊ ਬਿਆਨਬਾਜ਼ੀ ਲਈ ਮਸ਼ਹੂਰ ਹੈ। ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ 'ਚ ਉਨ੍ਹਾਂ ਕਈ ਵਾਰੀ ਸਰੱਖਿਆ ਦਸਤਿਆਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਉਨ੍ਹਾਂ ਅੱਤਵਾਦੀਆਂ ਦੀ ਮੌਤ ਨੂੰ ਕਈ ਵਾਰੀ ਅਨਿਆਂ ਠਹਿਰਾਉਣ ਦੀ ਵੀ ਕੋਸ਼ਿਸ਼ ਕੀਤੀ। ਪੀਡੀਪੀ ਦੇ ਸੂਤਰਾਂ ਮੁਤਾਬਕ, ਸਾਬਕਾ ਮੁੱਖ ਮੰਤਰੀ ਮਰਹੁਮ ਮੁਫ਼ਤੀ ਮੁਹੰਮਦ ਸਈਦ ਨੂੰ ਆਪਣੀ ਧੀ ਦੀ ਇਸ ਕਮਜ਼ੋਰੀ ਦਾ ਪਤਾ ਸੀ। ਉਹ ਇਸ ਲਈ ਉਸ ਨੂੰ ਕਈ ਵਾਰੀ ਝਾੜ ਵੀ ਪਾ ਚੁੱਕੇ ਸਨ।

## ਬਰਫ਼ਬਾਰੀ ਮੁੱਤਰੀ ਭਾਰਤ

### ਜਮ ਮਿਹ<mark>ਰਬਾ</mark>ਨ

ਨੀਨਾ ਦੇ ਅਸਰ ਨਾਲ ਝਾਰਡ ਬਰਫ਼ਬਾਰੀ ਦੀ ਉਮੀਦ ਭਮੀ ਗੜਬੜੀ ਦੀ ਸਰਗਰਮੀ ਨਿਭਾਏਗੀ ਅਹਿਮ ਭੂਮਿਕਾ

## ਟ ਸਕਦੇ ਹਨ ਹਫ਼ਬਾਰੀ ਦੇ ਰਿਕਾਰਡ

ਲੇ ਸਾਲ ਸੀਤਕਾਲ 'ਚ ਸੱਤ ਜ਼ਿਆਦਾ ਵਾਰ ਬਰਫਬਾਰੀ ਜੈ। ਕਈ ਵਾਰੀ ਗੜੇਮਾਰੀ ਵੀ ਜੈ। ਇਸ ਕਾਰਨ ਬਰਫਬਾਰੀ ਨੇ ਹੈ ਰਿਕਾਰਡ ਤੋੜੇ ਸਨ। ਬਰਫਬਾਰੀ ਲਈ ਇਸ ਹੀ ਦੇ ਹਾਲਾਤ ਪਿਛਲੇ ਸਾਲ ਦੇ ਸਾਬਲੇ ਕਿਤੇ ਜ਼ਿਆਦਾ ਤਰੂਲ ਹਨ।

ਵਪੂਰਨ ਭੂਮਿਕਾ ਨਿਭਾਏਗਾ। ਉਹ ਸਰਗਰਮ ਹੋਵੇਗਾ, ਬਰਫ਼ਬਾਰੀ ਦੀ ਦ ਓਨੀ ਹੀ ਵਧੇਗੀ।

#### ਾਰਾ

ਤ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਡਿਗਰੀ ਸੈਲਸੀਅਸ ਤਕ ਪਹੁੰਚ ਤਹੀ ਹੈ, ਪੱਛਮੀ ਗੜਬੜੀ ਹੁੰਦੇ ਹੀ

#### ਆਈਓਐਲ ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਰਜ਼ਿ. ਦਫ਼ਤਰ: ਪਿੰਡ ਤੇ ਡਾਕਮਾਨਾ - ਰੰਡਿਆਇਆ, ਫਤਹਿਗੜ੍ਹ ਚਾਨਾ ਰੋਡ, ਤਹਿਸੀਲ ਅਤੇ ਜ਼ਿਲ੍ਹਾ - ਬਰਨਾਲਾ - 148 107, ਪੰਜਾਬ ਸ਼ੀਆਈਲ: L24116PB1986PLC007030 www.iolcp.com

ਸੰਅਦਮਿਨ: L24116PB1986PLCUU7030 www.intp.com ਫੋਨ: +91-1679- 284288, ਫੋਕਸ: +91-1679- 285292, ਈ-ਮੇਲ: contact@lolcp.com

ਇਸ ਦੁਆਰਾ ਸੂਚਨਾ ਟਿੱਤੀ ਜਾਂਦੀ ਹੈ ਕਿ ਹੇਠਾਂ ਵਰਨਣ ਸ਼ੇਅਰਧਾਰਕ ਦੇ ਸ਼ੇਅਰ ਸਰਟੀਫਿਕੇਟ ਗੁੰਮ ਹੋ ਗਏ / ਇੱਧਰ ਉੱਧਰ ਹੈ ਗਏ ਹਨ।

ਸ਼ੇਅਰਹੋਲਡਰ ਦਾ ਨਾਮ ਫੈਲੀਓ ਨੰ. ਸ਼ੇਅਰ ਦੀ ਗਿਟਤੀ ਸਰਟੀਫਿਕੇਟ ਨੰ. ਨਿੱਖਕਵਾਂ ਨੰ. ਖੁਕੇਸ਼ ਜਯੰਤੀਲਾਲ ਮਹਿਤਾ 10051 100 11586 2663501-2663600

ਜੇਕਰ ਇਸ ਸੂਚਨਾ ਦੀ ਪ੍ਰਕਾਸ਼ਨਾ ਦੀ ਮਿਤੀ ਤੋਂ 7 ਦਿਨਾਦੇ ਅੰਦਰ-ਅੰਦਰ ਕੋਈ ਦਾਅਵਾ ਪ੍ਰਾਪਤ ਨਹੀਂ ਹੁੰਦਾ ਹੈ ਤਾਂ ਕ੍ਰੰਪਨੀ ਇਸ ਦੀ ਜਗ੍ਹਾ ਡੁਪਲੀਕੇਟ ਸ਼ੇਅਰ ਸਰਟੀਫਿਕੇਟ ਜਾਰੀ ਕਰਨ ਲਈ ਕਾਰਵਾਈ ਕਰੇਗਾ। ਵਾਸਤੇ ਆਈਓਐਲ ਕੈਮੀਕਲਜ਼ ਐੱਡ ਫਾਰਮਾਸਿਊਟੀਕਲਜ਼ ਲਿਮਟਿਡ

ਸਥਾਨ : ਲੁਧਿਆਣਾ ਮਿਤੀ : 09 ਨਵੰਬਰ, 2020 ਅਤੇ ਰਾਜ ਸਿੰਘ ਏ ਵੀ ਪੀ ਅਤੇ ਕੰਪਨੀ ਸੈਕਟਰੀ

#### ਜਨਤਕ ਸੂਚਨਾ ਸ਼ਹਿ-ਅਲਾਟੀ ਦੀ ਮੌਤ ਉਪਰੰਤ ਪਲਾਟ ਦੇ ਵਿਧਾਨ ਵਿਚ ਬਦਲੀ/ਥਦਲਾਅ

ਇਹ ਇਸ ਦੁਆਰਾ ਆਮ ਜਨਤਾ ਅਤੇ ਸਾਰੇ ਸਬੰਧਤਾਂ ਦੀ ਸੂਚਨਾ ਲਈ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਸ਼ਰਨਜੀਤ। ਸਿੰਘ ਪੁੱਤਰ ਸ਼੍ਰੀ ਨਿਰਮਲ ਸਿੰਘ ਪੁੱਤਰ ਸਵ. ਸ਼੍ਰੀ ਜਗਦੀਸ਼ ਚੰਦ ਨੇ ਇੰਡਸਟਰੀਅਲ ਪਲਾਟ ਨੇ ਐਫ-97, ਫੇਜ਼-PII, ਇੰਤਸਟਰੀਅਲ ਫੈਕਲ ਪੁਆਇੰਟ, ਮੋਹਾਲੀ ਦੇ ਸੰਬੰਧ ਵਿਚ ਮੈਸ. ਜੇ ਕੇ ਇੰਡਸਟਰੀਅ ਦੇ ਤਾਈਵਾਲ ਸ਼੍ਰੀ ਜਗਦੀਸ਼ ਚੰਦ ਅਰਥਾਤ ਆਪਣੇ ਦਾਦਾ, ਜੋ ਕਿ ਇੰਡਸਟਰੀਅਲ ਫੈਕਲ ਪੁਆਇੰਟ ਨੇ ਐਫ-97, ਫੇਸ਼-PII, ਇੰਡਸਟਰੀਅਲ ਫੈਕਲ ਪੁਆਇੰਟ, ਮੋਹਾਲੀ ਦੇ ਸਹਿ-ਅਲਾਟੀ ਹਨ, ਦੀ ਮੌਤ ਉਪਰੰਤ ਉਨ੍ਹਾਂ ਦੇ ਸ਼ੇਅਰਾਂ ਨੂੰ ਆਪਣੇ ਪੱਖ ਵਿੱਚ ਤਬਦੀਲ ਕਰਨ ਪੁਆਇੰਟ, ਮੋਹਾਲੀ ਦੇ ਕੋਲ ਪਹੁੰਚ ਕੀਤੀ ਹੈ। ਸ਼ਿਨੇਕਰਤਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸ਼੍ਰੀ ਜਗਦੀਸ਼ ਚੰਦ ਦਾਸਤੇ ਪੀਐਸਆਈਈਸੀ ਦੇ ਕੋਲ ਪਹੁੰਚ ਕੀਤੀ ਹੈ। ਸ਼ਿਨੇਕਰਤਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸ਼੍ਰੀ ਜਗਦੀਸ਼ ਚੰਦ ਦੇ ਪਤਨੀ ਅਰਥਾਤ ਸ਼੍ਰੀਮਤੀ ਸ਼ਮਸ਼ੇਰ ਕੋਰ ਦੀ ਵੀ ਮਿਤੀ 15.02.2008 ਨੂੰ ਮੌਤ ਹੈ ਚੁੱਕੀ ਹੈ ਅਤੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕਾਂ ਦੇ ਸਾਰੇ ਹੋਰ ਕਾਨੂੰਨੀ ਵਾਰਿਸਾਂ ਨੇ ਇੰਡਸਟਰੀਅਲ ਪਲਾਟ ਨੇ ਐਫ-97, ਫੇਜ਼-VII, ਇੰਡਸਟਰੀਅਲ ਫੈਕਲ ਪੁਆਇੰਟ, ਮੋਹਾਲੀ ਵਿੱਚ ਸ਼੍ਰੀ ਜਗਦੀਸ਼ ਚੰਦ ਦੇ ਸ਼ੇਅਰਾਂ ਨੂੰ ਤਬਦੀਲ ਕਰਨ ਵਾਸਤੇ ਆਪਣੀ ਸ਼ਹਿਮਤੀ ਦੇ ਵਿੱਤੀ ਹੈ। ਬੇਨਤੀ ਪੀਐਸਆਈਈਸੀ ਦੇ ਵਿਚਾਰ ਅਧੀਨ ਹੈ।

ਮ੍ਰਿਤਕ/ਸਹਿ- ਅਲਾਟੀ / ਅਲਾਟੀ ਦਾ ਨਾਮ	ਜਾਇਦਾਦ ਦੇ ਵੇਰਵੇ	ਮੌਤ ਦੀ ਮਿਤੀ	स्परंतर हुनवा अनुसार देवते स्टब्स । ५०० देवसूँची रहित भन्ने स्पीता देवस	ਦਾਅਵੇਦਾਰ ਦਾ ਨਾਂਅ ਅਤੇ ਮ੍ਰਿਤਕ ਨਾਲ ਰਿਸ਼ਤਾ
	ਇੰਡਸਟਰੀਅਲ ਪਲਾਟ ਨੰ. ਐਫ-97, ਫੇਜ਼- VII, ਇੰਡਸਟਰੀਅਲ ਫੋਕਲ ਪੁਆਇੰਟ, ਮੋਹਾਲੀ		ਸ਼ੀਮਤੀ ਸ਼ਮਸ਼ੇਰ ਕੌਰ (ਪਤਨੀ/ਮਿਤੀ 15.02.2008 ਨੂੰ ਮੌਤ ਹੋ ਚੁੱਕੀ) ਸ਼੍ਰੀ ਨਿਰਮਲ ਸਿੰਘ (ਪੁੱਤਰ) ਸ਼੍ਰੀਮਤੀ ਨਿਰਮਲਾ ਦੇਵੀ (ਪੁੱਤਰੀ) ਸ਼੍ਰੀਮਤੀ ਉਰਮਿਲਾ ਦੇਵੀ (ਪੁੱਤਰੀ) ਸ਼੍ਰੀ ਅਮਨਦੀਪ ਸਿੰਘ (ਪੱਤਰਾ) ਸ਼੍ਰੀ ਸ਼ਰਨਜੀਤ ਸਿੰਘ (ਪੱਤਰਾ)	ਸ਼੍ਰੀ ਬਰਨਜੀਤ ਸਿੰਘ ਪੁੱਤਰ ਸ਼੍ਰੀ ਨਿਲਮਲ ਸਿੰਘ ਪੁੱਤਰ ਸਵ. ਸ਼੍ਰੀ ਜਗਦੀਸ਼ ਚੰਦ (ਮ੍ਰਿਤਕ ਸਹਿ- ਅਲਾਟੀ ਦਾ ਪੱਤਰਾ)

ਜੇਕਰ ਕਿਸੇ ਵਿਅਕਤੀ ਨੂੰ ਇੰਡਸਟਰੀਅਲ ਪਲਾਟ ਨੰ. ਐਫ-97, ਫੇਜ਼-VII, ਇੰਡਸਟਰੀਅਲ ਫੈਕਲ ਪੁਆਇੰਟ, ਮੋਹਾਲੀ ਦੇ ਸੰਬੰਧ ਵਿੱਚ ਦਾਅਵੇ/ਅਧਿਕਾਰ/ਨਿੱਕ ਪ੍ਰਤੀ ਕੋਈ ਇਤਰਾਬ ਹੈ ਤਾਂ ਉਹ/ਪੁਰਸ਼/ਮਹਿਲਾ ਆਪਣੇ ਇਤਰਾਬ, ਜੇਕਰ ਕੋਈ, ਲਿਖਤੀ ਰੂਪ ਵਿੱਚ ਇਸ ਨੋਟਿਸ ਦੀ ਪ੍ਰਕਾਸ਼ਨਾਂ ਦੇ 15 ਦਿਨਾਂ ਦੇ ਅੰਦਰ-ਅੰਦਰ ਨਿਮਨਹਾਸਤਾਖਰੀ ਕੋਲ ਪੇਸ਼ ਕਰ ਸਕਦੇ ਹਨ, ਅਸਫਲ ਰਹਿਣ ਦੀ ਸੁਚਤ ਵਿੱਚ ਇੰਡਸਟਰੀਅਲ ਪਲਾਟ ਨਾਂ ਐਫ-97, ਫੇਜ਼-VII, ਇੰਡਸਟਰੀਅਲ ਫੈਕਲ ਪੁਆਇੰਟ, ਮੋਹਾਲੀ ਦੇ ਸੰਬੰਧ ਵਿੱਚ ਸ਼੍ਰੀ ਜਗਦੀਸ਼ ਚੰਦ ਪੁੱਤਰ ਸ਼੍ਰੀ ਰਾਮ ਰੱਖਾ, ਤਾਈਵਾਲ ਮੇਸ਼ ਜੋ. ਕੇ. ਇੰਡਸਟਰੀਅ, ਦੇ ਸ਼ੇਅਰਾਂ ਨੂੰ ਪੀਐਸਆਈਈਸੀ ਦੁਆਰਾ ਵਿੱਚ ਸ਼੍ਰੀ ਜਗਦੀਸ਼ ਚੰਦ ਪੁੱਤਰ ਸ਼੍ਰੀ ਦਨਜੀਤ ਸਿੰਘ ਪੁੱਤਰ ਸ਼੍ਰੀ ਨਿਰਮਲ ਸਿੰਘ ਪੁੱਤਰ ਸਵ. ਸ਼੍ਰੀ ਜਗਦੀਸ਼ ਚੰਦ ਦੇ ਪੱਖ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਨੋਟਿਸ ਦੀ ਪ੍ਰਕਾਸ਼ਨਾਂ ਦਾ 15 ਦਿਨਾਂ ਦਾ ਸਮਾਂ ਲੰਘ ਜਾਣ ਤੋਂ ਬਾਅਦ ਪ੍ਰਾਪੰਤ ਕਿਸੇ ਦਾਅਵੇ/ਇਤਰਾਜ਼ਾਂ ਨੂੰ ਵਿਚਾਰਿਆ ਨਹੀਂ ਜਾਵੇਗਾ।

ਪੰਜਾਬ ਲਘੂ ਉਦਯੋਗਾਂ ਅਤੇ ਨਿਰਯਾਤ ਨਿਗਮ ਲਿਮਟਿੰਡ ਉਦਯੋਗ ਭਵਨ, ਸਕਟਰ 17-ਏ. ਚੰਡੀਗੜ੍ਹ, ਫੋਨ:- 2702301-05, ਫੋਕਸ: 91-0172-2702039

#### ਇਕ ਨਜ਼ਰ

#### ਚੈਂਪੀਅਨਜ਼ ਟਰ ਦਾ ਸਹੀ ਮੰਚ:

**ਬੈਂਗਲੁਰੁ** : ਭਾਰਤੀ ਹ ਮਿਡਫੀਲੰਡਰ ਸ਼ੁਮਿਤ ਹੈ ਕਿ ਅਗਲੇ ਸਾਲ ਏ ਜੈਂਪੀਅਨਜ਼ ਟਰਾਫੀ ਟੋ ਦੀਆਂ ਤਿਆਰੀਆਂ ਨੂੰ ਮੰਚ ਹੋਵੇਗਾ ਕਿਉਂਕਿ ਮਹਾਮਾਰੀ ਕਾਰਨ ਟੀ. ਮੈਦਾਨ ਤੋਂ ਦੂਰ ਹਨ। ਮਾਰਚ 'ਚ ਢਾਕਾ 'ਚ ਟਰਾਫੀ ਹੋਵੇਗੀ। ਸੁਹਿ ਅਸੀਂ ਖ਼ੁਸ਼ਕਿਸਮਤ ਹ ਸ਼ੁਰੂ ਹੋ ਗਈ ਹੈ। ਚੈਂਪ ਤੋਂ ਪਤਾ ਲੱਗੇਗਾ ਕਿ ਹੈ ਤੇ ਓਲੰਪਿਕ ਲੀ ਿ ਦੀ ਜ਼ਰੂਰਤ ਹੈ। ਇਸ ਮਹਾਮਾਰੀ ਕਾਰਨ ਖੇ. ਸੈਸ਼ਨ ਇਸ ਤਰ੍ਹਾਂ ਹੋ ਇਕ-ਦੂਜੇ ਖ਼ਿਲਾਫ਼ 1

ਕਲੱਬ ਦੀ ਮਦ ਚਾਹੁੰਦੇ ਹਨ ਜ

ਕੋਲਕਾਤਾ: ਮੋਹਮ ਕਲੱਬ ਦੇ ਬੰਗਲਾਦੇ ਜਮਾਲ ਭੁਯਾਨ ਆ। ਖ਼ਿਤਾਬ ਜਿੱਤਣ ਲਬ ਮਦਦ ਕਰਨ ਲਈ ਬੰਗਾਲਦੇਸ਼ੀ ਕੌਮੀ: ਜਮਾਲ ਨੇ ਕਿਹਾ ਕਿ ਮੰਚ ਮੇਰੇ ਲਈ ਬਹੁ ਲਈ ਜਦੋਂ ਮੋਹਮਡ ਕਲੱਬ ਨੇ ਮੇਰੇ ਨਾਲ ਤਾਂ ਮੈਨੂੰ ਉਨ੍ਹਾਂ ਦੇ ਵਿ ਲੱਗਾ। ਉਹ ਲੀਗ ਹਨ। ਮੈਂ ਵੀ ਜਿੱਤ ਖੇਡਣਾ ਚਾਹੁੰਦਾ ਹਾਂ ਮੇਰਾ ਪਰਿਵਾਰ ਆ ਭਾਰਤ ਰਹਿੰਦਾ ਸੀ

#### ਸਾਬਕਾ ਭਾਰ ਘੋਸ਼ ਦਾ ਦੇਹ

ਕੋਲਕਾਤਾ : ਸਾਬ ਫੁੱਟਬਾਲਰ ਸਤਿਅ ਦਾ ਸੋਮਵਾਰ ਤੜਾਂ ਬੰਡੇਲ 'ਚ ਦਿਲ ਚ ਦੇਹਾਂਤ ਹੋ ਗਿਆ। ਨੂੰ ਘਰ 'ਚ ਦਿਲ ਚ ਹਸਪਤਾਲ ਲਿਜਾਂ ਉਨ੍ਹਾਂ ਦੀ ਮੌਤ ਹੋ ਨੇ 1985 'ਚ ਨਹਿ ਦੀ ਅਗਵਾਈ ਕੀ ਰੇਲਵੇ ਐੱਫਸੀ ਨ ਦੀ ਸ਼ੁਰੂਆਤ ਕਰ ਸਤਿਆਜੀਤ ਨੇ ਮ ਮੋਹਨ ਬਗਾਨ ਦਾ